


ਕੋਚ



ਭਲਾਈ ਮੈਚ

ਮੈਚ 10

ਭਲਾਈ ਜਾਂ ਬੇਰੁਖੀ

ਬਾਈਬਲ ਦੀ ਕਹਾਣੀ: ਸੋਡਮ ਤੇ ਗੋਮੋਰਾਹ
(ਉਤਪੱਤੀ 18:16-33)
ਯਾਦਦਾਸਤ ਤੁਕ: ਅੱਝੂਬ 6:14

→ "ਹੁੱਸਣ ਵਾਲੇ ਲਈ ਮਤਿਰ ਵੱਲੋਂ ਦਯਾ ਹੋਣੀ ਚਾਹੀਦੀ ਹੈ, ਭਾਵੇਂ ਉਹ ਸਰਬ ਸ਼ਕਤੀਮਾਨ ਦਾ ਭੇ ਵੀ ਛੱਡ ਬੈਠਾ ਹੋਵੇ।"



ਅਖਾੜੇ ਦੇ ਵਚਿ

ਇਸ ਹਫਤੇ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰੋ ਤੇ ਕਹੋ ਕਿ ਉਹ ਤੁਹਾਡੇ ਦਲਿ ਅੰਦਰ ਜਨੂੰਨ ਵਧਾਉਣ। ਤੁਸੀਂ ਦੂਜਿਆਂ ਲਈ ਕੁਝ ਕਰ ਕੇ ਆਪਣੇ ਜਨੂੰਨ ਨੂੰ ਵਧਾ ਸਕਦੇ ਹੋ, ਕੁਝ ਅਜਹਿ ਲੱਭੇ ਜੋ ਤੁਸੀਂ ਦੂਜਿਆਂ ਲਈ ਕਰ ਸਕੋ। ਕਸਿ ਮੰਤਰਾਲੇ 'ਚ ਜਾਓ ਤੇ ਦੇਖੋ ਕਿ ਉਹ ਕੀ ਕਰ ਰਹੇ ਨੇ, ਕਸਿ ਆਸਰਾ ਦੀ ਮਦਦ ਕਰੇ ਜੇ ਅਗਾਂਹ ਦੂਜਿਆਂ ਨੂੰ ਖਾਣਾ ਦੇਕੇ ਉਨ੍ਹਾਂ ਦੀ ਮਦਦ ਕਰਦੇ ਨੇ, ਜਾਂ ਵੀਡੀਓ ਦੇਖੇ ਜਸਿ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਪੂਰੀ ਦੁਨੀਆ ਭਰ ਵਚਿ ਕੀ ਕਰਨ ਦੀ ਲੋੜ ਹੈ। ਜਥਿ-ਜਥਿ ਤੁਸੀਂ ਮਦਦ ਕਰ ਸਕੋ ਉਥੇ ਮਦਦ ਕਰੋ।

"ਆਤਮਾ ਦੇ ਫਲ ਦੁਆਰਾ ਚੈਮਪੀਅਨ ਬਣਨਾ" ਵੱਚਿ ਤੁਹਾਡਾ ਸਵਾਗਤ ਹੈ! ਤੁਹਾਡਾ ਮਕਸਦ ਆਪਣੇ ਵਦਿਆਰਥੀਆਂ ਨੂੰ ਚੈਮਪੀਅਨ ਬਣਾਉਣ ਵੱਚਿ ਮਦਦ ਕਰਨਾ ਹੈ। ਅਜਹਿਾ ਕਰਨ ਲਈ, ਉਹਨਾਂ ਨੂੰ "ਆਤਮਾ ਦੇ ਫਲ ਦੁਆਰਾ ਚੈਮਪੀਅਨ ਬਣਨਾ" ਨੂੰ ਆਪਣੇ ਰੋਜ਼ਾਨਾ ਦੇ ਜੀਵਨ ਵੱਚਿ ਵਰਤਨ ਦੀ ਲੋੜ ਹੁੰਦੀ ਹੈ। ਜ਼ਿਆਦਾਤਰ ਸਕੂਲਾਂ ਵੱਚਿ ਐਤਵਾਰ ਦੇ ਪ੍ਰੋਗਰਾਮ ਚਰਚ ਵੱਚਿ ਹੁੰਦੇ ਹਨ, ਅਤੇ ਹਫਤੇ ਦੌਰਾਨ ਹੋਮ ਵਰਕ ਦੇਣ ਦੀ ਲੋੜ ਨਹੀਂ ਹੁੰਦੀ। ਫਰਿ ਵੀ, ਤੁਹਾਡੇ ਵਦਿਆਰਥੀ ਪਾਪ ਦੇ ਬਾਰੇ ਸਾਖਿ ਕੇ ਉਸਨੂੰ ਆਪਣੇ ਜੀਵਨ ਵੱਚਿ ਬਾਹਰ ਨਹੀਂ ਕੱਢ ਸਕਦੇ। ਉਹਨਾਂ ਨੂੰ ਅਸਲੀਅਤ ਵੱਚਿ ਮੈਦਾਨ ਵੱਚਿ ਆਉਣਾ ਚਾਹੀਦਾ ਹੈ ਅਤੇ ਅਸਲੀ ਪਾਪ ਨਾਲ ਲੜਨਾ ਚਾਹੀਦਾ ਹੈ, ਜਸਿਦਾ ਸਾਹਮਣਾ ਉਹ ਹਫਤੇ ਦੌਰਾਨ ਕਰਦੇ ਹਨ। ਇਮਾਨਦਾਰੀ ਨਾਲ ਕਹੀਏ ਤਾਂ ਜਦੋਂ ਤੱਕ ਕੋਈ ਇਸ ਉੱਤੇ ਨਜ਼ਰ ਨਹੀਂ ਰੱਖਦਾ, ਅਜਹਿਾ ਕਰਨਾ ਲਗਭਗ ਅਸੰਭਵ ਹੈ। ਕਰਿਪਾ ਕਰਕੇ ਉਹਨਾਂ ਦੀਆਂ ਗੱਲਾਂ ਤੇ ਭਰੋਸਾ ਨਾ ਕਰੋ ਅਤੇ ਇਸ ਗੱਲ ਨੂੰ ਨਾ ਮੰਨੋ ਜਦੋਂ ਵਦਿਆਰਥੀ ਕਹਿੰਦੇ ਹਨ ਕਿ ਉਹਨਾਂ ਨੇ ਆਪਣੀਆਂ ਅਸਾਈਨਮੈਂਟ ਪੂਰੀਆਂ ਕਰ ਲਈਆਂ ਹਨ। ਜੇਕਰ ਤੁਸੀਂ ਇਸ ਪ੍ਰੋਗਰਾਮ ਵੱਚਿ ਫਲਿ ਦਿੰਦੇ ਹੋ, ਤਾਂ ਇਹ ਅਹਜਿਾ ਹੋਵੇਗਾ ਕਿ ਤੁਸੀਂ ਆਪਣੇ ਵਦਿਆਰਥੀਆਂ ਨੂੰ ਝੂਠ ਬੋਲਣਾ ਸਾਖਿ ਰਹੇ ਹੋ। ਫਰਿ ਵੀ, ਮੇਰੇ ਨਾਲ ਇਹ ਕਲਪਨਾ ਕਰੋ ਕਿ ਤੁਸੀਂ ਅਸਲ ਵੱਚਿ ਆਪਣੇ ਵਦਿਆਰਥੀਆਂ ਨੂੰ ਸਾਖਿਲਾਈ ਦੇ ਸਕਦੇ ਹੋ, ਅਤੇ ਇਸ ਗੱਲ ਨੂੰ ਟਰੈਕ ਕਰ ਸਕਦੇ ਹੋ ਕਿ ਉਹ ਆਪਣਾ ਹੋਮ ਵਰਕ ਕਰ ਰਹੇ ਹਨ, ਤਾਂ ਤੁਸੀਂ ਉਹਨਾਂ ਦੇ ਜੀਵਨ ਵੱਚਿ ਅਸਲੀ ਬਦਲਾਵ ਦੇਖੋਗੇ। ਸਰਿਫ ਇੱਕ ਸਾਲ ਵੱਚਿ, ਤੁਸੀਂ ਉਹਨਾਂ ਦੇ ਜੀਵਨ ਨੂੰ ਚੰਗੀ ਤਰ੍ਹਾਂ ਬਦਲ ਸਕਦੇ ਹੋ! ਤੁਹਾਡੇ ਵਦਿਆਰਥੀ "ਆਤਮਾ ਦੇ ਫਲ ਦੁਆਰਾ ਚੈਮਪੀਅਨ ਬਣਨਾ" ਨੂੰ ਸਰਿਫ ਯਾਦ ਨਹੀਂ ਕਰਨਗੇ, ਸਗੋਂ ਅਸਲ ਵੱਚਿ ਇਸਨੂੰ ਜ਼ਿਆਉਣਾ ਸਾਖਿ ਜਾਣਗੇ!

ਇਨਾਮ:

ਕੋਚ ਹੋਣ ਦਾ ਮੁੱਖ ਭਾਗ ਇਹ ਹੈ ਕਿ ਤੁਸੀਂ ਆਪਣੇ ਵਦਿਆਰਥੀਆਂ ਨੂੰ ਵਜਿਤਾ ਦੀ ਤਰ੍ਹਾਂ ਮਹਸੂਸ ਕਰਨਾ ਸਾਖਿਉਂਦੇ ਹੋ। ਇਸਦਾ ਮਤਲਬ ਹੈ ਕਿ ਤੁਹਾਨੂੰ ਇਹ ਸਮਝਾਉਣ ਦੀ ਲੋੜ ਹੁੰਦੀ ਹੈ ਕਿ ਤੁਸੀਂ ਕਿਸ ਤਰੀਕੇ ਦਾ ਰਵੱਈਆ ਦੇਖਣਾ ਚਾਹੁੰਦੇ ਹੋ, ਅਤੇ ਉਸ ਰਵੱਈਏ ਨੂੰ ਇਨਾਮ ਦੇਣਾ ਜਰੂਰੀ ਹੁੰਦਾ ਹੈ।

ਛੋਟੇ ਹਫਤਾਵਾਰ ਦੇ ਇਨਾਮ:

ਜੱਫੀ ਪਾਉਣੀ (ਹਗ ਕਰਨਾ)
ਹੱਥ ਨਾਲ ਤਾੜੀ ਵਜਾਉਣਾ (ਹਾਈ ਫਾਈਵ)

ਕਮੀਜ ਤੇ ਸਟੀਕਰ ਲਾਉਣਾ
ਹੱਥ ਤੇ ਥੱਪਾ ਲਾਉਣਾ
ਛੋਟੀ ਕੈਂਡੀ ਦੇਣਾ

ਮਹੀਨੇ ਦੇ ਅਖੀਰ ਵੱਚਿ ਕੁਝ ਵੱਡੇ ਇਨਾਮ:

ਬੱਚਿਆਂ ਨੂੰ ਸੋਨੇ, ਚਾਂਦੀ ਅਤੇ ਪਾਤਿਲ ਦੇ ਮੈਡਲ ਦੇਣ ਦੇ ਨਾਲ ਇਨਾਮ ਸਮਾਰੋਹ ਦਾ ਆਯੋਜਨ ਕਰੋ। (ਅਸਾਈਨਮੈਂਟ ਦੇ 3 ਹਫਤੇ ਦੇ ਲਈ ਪਾਤਿਲ, 4 ਹਫਤਿਆਂ ਦੇ ਲਈ ਚਾਂਦੀ, ਅਤੇ 5 ਹਫਤਿਆਂ ਦੇ ਲਈ ਸੋਨੇ ਦੇ ਮੈਡਲ)। ਵਕਿਲਪਕਿ ਰੂਪ ਤੋਂ, ਤੁਸੀਂ 2 ਪੰਚ ਲਈ ਪਾਤਿਲ, 3 ਪੰਚ ਲਈ ਚਾਂਦੀ ਅਤੇ ਹਰ ਹਫਤੇ 4 ਪੰਚ ਦੇ ਲਈ ਸੋਨੇ ਦੇ ਮੈਡਲ ਦੇ ਸਕਦੇ ਹੋ।

ਆਪਣੇ ਘਰ ਵੱਚਿ ਇੱਕ ਪਾਰਟੀ ਕਰੋ
ਸਰਟੀਫਕਿਟ ਦਿਓ
ਵੱਡੇ ਚਰਚ ਵੱਚਿ ਵੱਡੇ ਲੋਕਾਂ ਦੇ ਸਾਹਮਣੇ ਕੁਝ ਦਿਓ
ਟਰੈਫੀ ਦਿਓ

ਸਾਡੀ ਭਗਵਾਨ ਨੂੰ ਬੇਨਤੀ ਹੈ ਕਿ ਉਹ ਤੁਹਾਨੂੰ ਪ੍ਰੋਰਤਿ ਕਰਨ, ਜਦੋਂ ਕਿ ਤੁਸੀਂ "ਆਤਮਾ ਦੇ ਫਲ ਦੁਆਰਾ ਚੈਮਪੀਅਨ ਬਣਨਾ" ਨੂੰ ਆਪਣੇ ਵਦਿਆਰਥੀਆਂ ਨੂੰ ਸਾਖਿਲਾਈ ਦੇਣ ਦੀ ਇਸ ਬੇਨਤੀ ਨੂੰ ਸਵੀਕਾਰ ਕਰਦੇ ਹੋ!

ਮੈਚ 11



ਭਲਾਈ ਜਾਂ ਬੁਰਾਈ

ਬਾਈਬਲ ਦੀ ਕਹਾਣੀ: ਹੈਰਡ ਤੇ ਜੌਹਨ ਦ ਬੈਪਟਿਸਟ
(ਲਾਉਕ 3:18-20, ਮੈਥਊ 14:1-12)

ਯਾਦਦਾਸਤ ਤੁਕ:

ਜਬੂਰਾਂ ਦੀ ਪੇਥੀ 34:14 →

"ਬਦੀ ਤੋਂ ਹਟ ਜਾਹ ਅਤੇ ਨੇਕੀ ਕਰ, ਮੇਲ ਨੂੰ ਭਾਲ ਅਤੇ ਉਹ ਦਾ ਪਛਿਾ ਕਰ।"

ਅਖਾੜੇ ਦੇ ਵਚਿ

ਆਪਣੇ ਆਲੇ-ਦੁਆਲੇ ਕੋਈ ਬੁਰਾਈ ਲੱਭੋ, ਜਿਥੇ ਕੋਈ ਵਅਕਤੀ ਬਨਿਾਂ ਕਸਿ ਕਾਰਨ ਦੂਜੇ ਨੂੰ ਦੁੱਖ ਪਹੁੰਚਾ ਰਹਿਾ ਹੋਵੇ। ਬੇਕਸੂਰ ਵਅਕਤੀ ਨੂੰ ਬਚਾਉਣ ਲਈ ਇਸ ਹਫਤੇ ਦਖਲ ਦਇ। ਸਕੂਲ ਤੋਂ ਘਰ ਨੂੰ ਕਸਿ ਵੱਖਰੇ ਰਸਤੇ 'ਤੇ ਤੁਰਨ ਵਚਿ ਉਹਨਾਂ ਦੀ ਮਦਦ ਕਰੋ, ਦੁਪਹਰਿ ਦਾ ਖਾਣਾ ਦਇ, ਜਾਂ ਚਾਰਾਂ ਜਣਿਆਂ ਦੇ ਸਮੂਹ ਵਚਿ ਨਾਲ ਰਲੇ-ਰਲਾਓ।

ਮੈਚ 12

ਭਲਾਈ ਜਾਂ ਸੁਆਰਥੀ ਲਾਲਸਾ

ਬਾਈਬਲ ਦੀ ਕਹਾਣੀ: ਬੁਰਜ ਬੈਬਲ
(ਉਤਪੱਤੀ 11:1-9)

ਯਾਦਦਾਸਤ ਤੁਕ: ਫਲਿਪੀਆਂ ਨੂੰ 2:3

→ "ਧੜੇਬਾਜੀਆਂ ਅਥਵਾ ਫੇਕੇ ਘੁਮੰਡ ਨਾਲ ਕੁਝ ਨਾ ਕਰੋ ਤੁਸੀਂ ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ"



ਅਖਾੜੇ ਦੇ ਵਚਿ

ਇਸ ਹਫਤੇ ਆਪਣੀ ਪੁਰਸਾਧੀ ਵਧਾਉਣ ਲਈ ਕੁਝ ਨਾ ਕਰੋ। ਹਰ ਵਾਰੀ ਜਦੋਂ ਕੋਈ ਮੌਕਾ ਮਲਿ, ਤਾਂ ਇਸਨੂੰ ਠੁਕਰਾ ਦਇ। ਜਵਿ-ਜਵਿ ਤੁਸੀਂ ਇੰਝ ਕਰਦੇ ਜਾਓਗੇ, ਤੁਸੀਂ ਹਰੇਕ ਉਲਝੇ ਹੋਏ ਪਾਪ ਨੂੰ ਖਤਮ ਕਰਦੇ ਜਾਓਗੇ।

ਮੈਚ 13

ਭਲਾਈ ਜਾਂ ਅਸੁੱਧਤਾ

ਬਾਈਬਲ ਦੀ ਕਹਾਣੀ: ਜੇਸੇਫ ਅਤੇ ਪੇਟੀਫਰ
(ਉਤਪੱਤੀ 39:1-21)

ਯਾਦਦਾਸਤ ਤੁਕ:

ਬੱਸਲੁਨੀਕੀਆਂ ਨੂੰ ਦੂਜੀ ਪੱਤਰੀ 1:11



"ਇਸੇ ਕਰਕੇ ਅਸੀਂ ਤੁਹਾਡੇ ਲਈ ਸਦਾ ਪ੍ਰਾਰਥਨਾ ਕਰਦੇ ਰਹਦਿ ਹਾਂ ਭਈ ਤੁਹਾਨੂੰ ਸਾਡਾ ਪਰਮੇਸੁਰ ਤੁਹਾਡੇ ਸੱਦੇ ਦੇ ਜੋਗ ਜਾਣੇ ਅਤੇ ਨੇਕੀ ਦੀ ਸਾਰੀ ਭਾਵਨਾ ਨੂੰ ਅਤੇ ਨਹਿਚਾ ਦੇ ਕੰਮ ਨੂੰ ਸਮਰੱਥਾ ਨਾਲ ਪੂਰਿਆਂ ਕਰੋ"



ਅਖਾੜੇ ਦੇ ਵਚਿ

ਇਸ ਹਫਤੇ ਆਪਣੇ ਦਲਿ ਦਾ ਖਮਿਾਲ ਰੱਖਣਾ। ਜੇ ਕੁਝ ਤੁਹਾਡੇ ਖਲਿਫ ਹੋਇਆ ਹੈ, ਤਾਂ ਯਾਦ ਰੱਖਣਾ ਉਹ ਉਹ ਲੋਕ ਨੇ ਜਨਿਹਾਂ ਨੇ ਪਾਪ ਕੀਤਾ ਹੈ, ਤੁਸੀਂ ਨਹੀਂ। ਪ੍ਰਾਰਥਨਾ 'ਚ ਰੋਜ਼ਾਨਾ ਕਰੋ, "ਮੇਰਾ ਸੁੱਧ ਹਰਿਚਾ ਤੁਹਾਡੇ ਅੱਗੇ ਹੈ, ਪ੍ਰਰਭੂ।" ਜੇ ਤੁਸੀਂ ਕਸਿ ਖਲਿਫ ਕੁਝ ਕੀਤਾ ਹੈ, ਤਾਂ ਉਸ ਵਅਕਤੀ ਤੋਂ ਮੁਆਫੀ ਮੰਗੋ ਤੇ ਨਾਲ ਹੀ ਪ੍ਰਰਮਾਤਮਾ ਤੋਂ ਵੀ ਮੁਆਫੀ ਮੰਗੋ। ਤੁਸੀਂ ਫਰਿ ਤੋਂ ਪ੍ਰਰਾਰਥਨਾ ਕਰਨ ਲੱਗ ਜਾਓ, "ਮੇਰਾ ਸੁੱਧ ਹਰਿਚਾ ਤੁਹਾਡੇ ਅੱਗੇ ਹੈ, ਪ੍ਰਰਭੂ।"



ਵਦਿਮਿਾਰਥੀ



1

2

ਮੈਚ

1 2 3 4 5

ਮੁੱਕਾ
ਪਾਰ ਕਰਨਾ
ਹੁੱਕ
ਉੱਪਰ ਵਾਲਾ ਕੱਟ

ਮੈਚ

1 2 3 4 5

ਮੁੱਕਾ
ਪਾਰ ਕਰਨਾ
ਹੁੱਕ
ਉੱਪਰ ਵਾਲਾ ਕੱਟ

3

4

ਮੈਚ

1 2 3 4 5

ਮੁੱਕਾ
ਪਾਰ ਕਰਨਾ
ਹੁੱਕ
ਉੱਪਰ ਵਾਲਾ ਕੱਟ

ਮੈਚ

1 2 3 4 5

ਮੁੱਕਾ
ਪਾਰ ਕਰਨਾ
ਹੁੱਕ
ਉੱਪਰ ਵਾਲਾ ਕੱਟ

5

6

ਮੈਚ

1 2 3 4 5

ਮੁੱਕਾ
ਪਾਰ ਕਰਨਾ
ਹੁੱਕ
ਉੱਪਰ ਵਾਲਾ ਕੱਟ

ਮੈਚ

1 2 3 4 5

ਮੁੱਕਾ
ਪਾਰ ਕਰਨਾ
ਹੁੱਕ
ਉੱਪਰ ਵਾਲਾ ਕੱਟ